

ਵਿਆਹ ਦੇ ਲਾਇਸੈਂਸ ਵਾਸਤੇ ਅਰਜ਼ੀ ਦੇਣਾ

ਵਿਆਹ ਦੀ ਰਸਮ (ਸਿਵਿਲ ਜਾਂ ਧਾਰਮਿਕ) ਹੋਣ ਤੋਂ ਪਹਿਲਾਂ ਵਿਆਹ ਦਾ ਲਾਇਸੈਂਸ ਲੈਣਾ ਲਾਜ਼ਮੀ ਹੈ।

ਵਿਆਹ ਦੇ ਲਾਇਸੈਂਸ ਦੀ ਅਰਜ਼ੀ ਦਾ ਫਾਰਮ, ਦੋਵਾਂ ਬਿਨੈਕਾਰਾਂ ਵੱਲੋਂ ਪੂਰੀ ਕੀਤਾ ਜਾਣਾ ਅਤੇ ਉਸ ਉੱਤੇ ਦਸਤਖਤ ਕੀਤੇ ਜਾਣੇ ਲਾਜ਼ਮੀ ਹਨ। ਅਰਜ਼ੀ ਦਾ ਫਾਰਮ, ਦੋਵੇਂ ਬਿਨੈਕਾਰਾਂ ਦੇ ਮੂਲ ਸਹਾਇਕ ਦਸਤਾਵੇਜ਼ਾਂ ਦੇ ਨਾਲ ਜਮ੍ਹਾਂ ਕੀਤਾ ਜਾਣਾ ਲਾਜ਼ਮੀ ਹੈ। ਸਹਾਇਕ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ, ਪਛਾਣ, ਤਲਾਕ ਦੇ ਦਸਤਾਵੇਜ਼ (ਜੇਕਰ ਲਾਗੂ ਹੋਵੇ) ਅਤੇ ਅਨੁਵਾਦ ਸਬੰਧੀ ਦਸਤਾਵੇਜ਼ (ਜੇਕਰ ਲਾਗੂ ਹੋਵੇ)।

ਫੀਸ

\$150.00

ਪਛਾਣ ਸਬੰਧੀ ਸ਼ਰਤਾਂ

ਦੋਵਾਂ ਬਿਨੈਕਾਰਾਂ ਲਈ ਪਛਾਣ ਦੇ ਦੋ (2) ਦਸਤਾਵੇਜ਼ ਪ੍ਰਦਾਨ ਕਰਨੇ ਲਾਜ਼ਮੀ ਹਨ। ਬਿਨੈਕਾਰਾਂ ਲਈ ਹੇਠਾਂ ਦਿੱਤੇ ਦਸਤਾਵੇਜ਼ ਪ੍ਰਦਾਨ ਕਰਨੇ ਲਾਜ਼ਮੀ ਹਨ:

- ਸੂਚੀ 1 ਵਿੱਚੋਂ ਪਛਾਣ ਦਾ ਇੱਕ ਦਸਤਾਵੇਜ਼, ਅਤੇ ਸੂਚੀ 2 ਵਿੱਚੋਂ ਪਛਾਣ ਦਾ ਇੱਕ ਦਸਤਾਵੇਜ਼, ਜਾਂ
- ਸੂਚੀ 1 ਵਿੱਚੋਂ ਪਛਾਣ ਦੇ ਦੋ ਦਸਤਾਵੇਜ਼।

ਦਸਤਾਵੇਜ਼ਾਂ ਵਿੱਚੋਂ ਘੱਟੋ-ਘੱਟ ਇੱਕ ਤੇ ਨਵਾਂ ਫੋਟੋ ਹੋਣਾ ਲਾਜ਼ਮੀ ਹੈ। ਸਿਰਫ ਸੂਚੀਆਂ ਵਿੱਚ ਦਿੱਤੇ ਦਸਤਾਵੇਜ਼ ਹੀ ਸਵੀਕਾਰ ਯੋਗ ਹਨ।

ਪਛਾਣ ਦੇ ਸਾਰੇ ਦਸਤਾਵੇਜ਼ ਮੂਲ ਅਤੇ ਵੈਧ ਹੋਣੇ ਲਾਜ਼ਮੀ ਹਨ (ਉਦਾਹਰਨ ਲਈ, ਉਹਨਾਂ ਦੀ ਮਿਆਦ ਨਾ ਪੂਰੀ ਹੋਵੇ)। ਪਛਾਣ ਦੇ ਦੋਵੇਂ ਦਸਤਾਵੇਜ਼ਾਂ ਤੇ ਪਹਿਲਾ ਨਾਮ, ਆਖਰੀ ਨਾਮ (ਗੋਤਰ) ਅਤੇ ਜਨਮ ਮਿਤੀਆਂ ਮੇਲ ਖਾਂਦੀਆਂ ਹੋਣੀਆਂ ਲਾਜ਼ਮੀ ਹਨ। ਪਛਾਣ ਦੀਆਂ ਫੋਟੋਕਾਪੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ਸੂਚੀ 1 – ਪ੍ਰਾਈਮਰੀ ਆਈ.ਡੀ. (ID)	ਸੂਚੀ 2 – ਸੈਕੰਡਰੀ ਆਈ.ਡੀ. (ID)
<ul style="list-style-type: none"> * ਜਨਮ ਪ੍ਰਮਾਣ-ਪੱਤਰ * ਕੈਨੇਡੀਅਨ ਸਿਟੀਜ਼ਨਸ਼ਿਪ ਕਾਰਡ (Canadian Citizenship Card) * ਵਰਤਮਾਨ, ਵੈਧ ਪਾਸਪੋਰਟ * ਕੈਨੇਡੀਅਨ ਰਿਕਾਰਡ ਆਫ ਇਮੀਗ੍ਰੈਂਟ ਲੈਂਡਿੰਗ (Canadian Record of Immigrant Landing) * ਕੈਨੇਡਾ ਸਰਕਾਰ ਦਾ ਵੈਧ ਸ਼ਰਨਾਰਥੀ ਦਸਤਾਵੇਜ਼ (ਫੋਟੋ ਦੇ ਨਾਲ) 	<ul style="list-style-type: none"> * ਸਰਟੀਫਿਕੇਟ ਆਫ ਕੈਨੇਡੀਅਨ ਸਿਟੀਜ਼ਨਸ਼ਿਪ (Certificate of Canadian Citizenship) * ਕਿਸੇ ਵੀ ਦੇਸ਼ ਦਾ ਨਾਗਰਿਕਤਾ ਕਾਰਡ * ਡ੍ਰਾਈਵਿੰਗ ਲਾਇਸੈਂਸ * ਸਰਕਾਰ ਵੱਲੋਂ ਜਾਰੀ ਕੀਤਾ ਫੋਟੋ ਕਾਰਡ * ਪਰਮਾਨੈਂਟ ਰੈਜੀਡੈਂਟ ਕਾਰਡ (Permanent Resident Card)

**ਜੇਕਰ ਦਸਤਾਵੇਜ਼ ਅੰਗਰੇਜ਼ੀ ਵਿੱਚ ਨਹੀਂ ਹਨ, ਤਾਂ ਮੂਲ ਦਸਤਾਵੇਜ਼ਾਂ ਦੇ ਨਾਲ, ਸਰਟੀਫਾਈਡ ਕੈਨੇਡੀਅਨ ਟ੍ਰਾਂਸਲੇਟਰ ਦੁਆਰਾ ਕੀਤਾ ਗਿਆ, ਲਿਖਤ ਟ੍ਰਾਂਸਲੇਸ਼ਨ ਪ੍ਰਦਾਨ ਕਰਨਾ ਲਾਜ਼ਮੀ ਹੈ। ਸਰਟੀਫਾਈਡ ਟ੍ਰਾਂਸਲੇਟਰਸ ਨੂੰ ਐਸੋਸੀਏਸ਼ਨ ਆਫ ਟ੍ਰਾਂਸਲੇਟਰਸ ਐਂਡ ਇੰਟਰਪ੍ਰੀਟਰਸ ਆਫ ਓਨਟਾਰੀਓ (Association of Translators and Interpreters of Ontario) ਤੋਂ ਲੱਭਿਆ ਜਾ ਸਕਦਾ ਹੈ।*

ਨਾਬਾਲਗ

ਜਿਹਨਾਂ ਬਿਨੈਕਾਰਾਂ ਦੀ ਉਮਰ 16 ਅਤੇ 17 ਸਾਲ ਹੈ, ਉਹਨਾਂ ਵਾਸਤੇ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ। ਮਾਤਾ-ਪਿਤਾ/ਸਰਪ੍ਰਸਤਾਂ, ਦੋਵਾਂ ਵੱਲੋਂ ਇੱਕ ਫਾਰਮ ਨੂੰ ਪੂਰਾ ਕਰਕੇ, ਉਸ ਉੱਤੇ ਦਸਤਖਤ ਕਰਨੇ ਲਾਜ਼ਮੀ ਹਨ। ਫਾਰਮ, ਸਾਡੇ ਦਫਤਰ ਵਿਖੇ ਉਪਲਬਧ ਹਨ।

ਦੁਭਾਸ਼ੀਏ

ਜਿਸ ਬਿਨੈਕਾਰ(ਰਾਂ) ਨੂੰ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਹੈ, ਉਸ ਵਾਸਤੇ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣਾ ਲਾਜ਼ਮੀ ਹੈ, ਨਹੀਂ ਤਾਂ ਉਹਨਾਂ ਦੇ ਨਾਲ ਦੁਭਾਸ਼ੀਏ ਹੋਣਾ ਲਾਜ਼ਮੀ ਹੈ।

ਦੁਭਾਸ਼ੀਏ ਨੂੰ ਪਛਾਣ-ਪੱਤਰ ਦਿਖਾਉਣ ਅਤੇ ਘੋਸ਼ਣਾ ਫਾਰਮ ਪੂਰਾ ਕਰਨ ਦੀ ਲੋੜ ਹੋਵੇਗੀ।

ਤਲਾਕਸ਼ੁਦਾ ਬਿਨੈਕਾਰ

ਕੈਨੇਡੀਅਨ ਤਲਾਕ: ਤਲਾਕ ਦੇ ਸਰਟੀਫਿਕੇਟ (Certificate of Divorce) ਦੀ ਮੂਲ ਜਾਂ ਅਦਾਲਤ ਵੱਲੋਂ ਪ੍ਰਮਾਣਿਤ ਕਾਪੀ ਜ਼ਰੂਰੀ ਹੈ। ਫੋਟੋਕਾਪੀਆਂ, ਫੈਸਲਾ ਜਾਂ ਤਲਾਕ ਆਦੇਸ਼ (Divorce Orders) ਸਵੀਕਾਰ ਨਹੀਂ ਕੀਤੇ ਜਾਣਗੇ।

ਵਿਦੇਸ਼ੀ ਤਲਾਕ: ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ, ਓਨਟਾਰੀਓ ਸੂਬੇ (Province of Ontario) ਤੋਂ ਫੋਰਨ ਡਿਵੋਰਸ ਅਥਾਰਾਈਜ਼ੇਸ਼ਨ (Foreign Divorce Authorization) ਪ੍ਰਾਪਤ ਕਰਨਾ ਲਾਜ਼ਮੀ ਹੈ। ਬਿਨੈਕਾਰਾਂ ਲਈ, ਲਾਇਸੈਂਸ ਵਾਸਤੇ ਅਰਜ਼ੀ ਦਿੰਦੇ ਸਮੇਂ, ਫੋਰਨ ਡਿਵੋਰਸ ਅਥਾਰਾਈਜ਼ੇਸ਼ਨ ਪ੍ਰਦਾਨ ਕਰਨਾ ਲਾਜ਼ਮੀ ਹੈ। ਹੋਰ ਜਾਣਕਾਰੀ, ਸਾਡੇ ਦਫਤਰ ਵਿਖੇ ਅਤੇ ਸਰਵਿਸ ਓਨਟਾਰੀਓ (Service Ontario) ਵਿਖੇ ਉਪਲਬਧ ਹੈ।
